

ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਬਾਰੇ ਸਭ ਕੁਝ

ਘੱਟ ਲਾਗਤਾਂ ਨਾਲ ਤੁਹਾਡੇ ਪੈਸੇ ਬਚਦੇ ਹਨ



ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਕੀ ਹਨ?

ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ, ਤੁਹਾਡੇ ਸਹਿਤ ਪਲਾਨ ਦੀਆਂ ਵੱਡੀਆਂ ਬਾਹਰੀ ਲਾਗਤਾਂ (ਛੋਟ, ਸਹਿ-ਭੁਗਤਾਨ ਅਤੇ ਸਹਿ-ਬੀਮਾ) ਘੱਟ ਕਰਦੀਆਂ ਹਨ। ਉਹਨਾਂ ਨਾਲ ਤੁਹਾਡਾ ਪ੍ਰੀਮੀਅਮ ਘੱਟ ਨਹੀਂ ਹੁੰਦਾ। ਉਹ ਤੁਹਾਨੂੰ ਸਹਿਤ *Washington Healthplanfinder* ਰਾਹੀਂ ਮਲਿ ਸਕਦੇ ਹਨ।

ਮੈਂ ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਕਵਿੱ ਲਵਾਂ?

ਆਪਣੀ ਆਮਦਨ ਦੇ ਅਧਾਰ 'ਤੇ, ਤੁਸੀਂ ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਲਈ ਯੋਗ ਹੁੰਦੇ ਹੋ। ਜਿੰਨੀ ਘੱਟ ਤੁਹਾਡੀ ਆਮਦਨ, ਤੁਸੀਂ ਓਨੀ ਹੀ ਵੱਧ ਬੱਚਤ ਕਰ ਸਕਦੇ ਹੋ। ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਲੈਣ ਵਾਸਤੇ ਤੁਹਾਨੂੰ ਸਹਿਤ ਪਲਾਨ ਲਈ ਸਾਈਨ-ਅਪ ਜ਼ਰੂਰ ਕਰਨਾ ਚਾਹੀਦਾ ਹੈ।

ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ ਕਵਿੱ ਕੰਮ ਕਰਦੀਆਂ ਹਨ?

ਉਹ ਤੁਹਾਡੀ ਛੋਟ ਨੂੰ ਘੱਟ ਕਰਦੀਆਂ ਹਨ। ਜਦੋਂ ਤੁਹਾਡੀ ਛੋਟ ਘੱਟ ਹੋਵੇ, ਤਾਂ ਤੁਹਾਡਾ ਸਹਿਤ ਪਲਾਨ ਛੋਟੀ ਹੀ ਲਾਗਤਾਂ ਸਾਂਝੀਆਂ ਕਰਨੀਆਂ ਸ਼ੁਰੂ ਕਰੇਗਾ।

ਉਹ ਤੁਹਾਡੇ ਸਹਿ-ਭੁਗਤਾਨਾਂ ਅਤੇ ਸਹਿ-ਬੀਮੇ ਨੂੰ ਘੱਟ ਕਰਦੇ ਹਨ। ਜਦੋਂ ਤੁਹਾਨੂੰ ਘੋਰੇ ਹੇਠਲੀ ਸੇਵਾ ਮਲਿਦੀ ਹੈ, ਤਾਂ ਤੁਸੀਂ ਸਹਿ-ਭੁਗਤਾਨਾਂ ਅਤੇ ਸਹਿ-ਬੀਮੇ ਦਾ ਭੁਗਤਾਨ ਕਰਦੇ ਹੋ। ਲਾਗਤ ਸਾਂਝੀ ਕਰਨ ਵਾਲੀਆਂ ਕਟੌਤੀਆਂ, ਇਹਨਾਂ ਰਕਮਾਂ ਨੂੰ ਘੱਟ ਕਰਦੀਆਂ ਹਨ।

ਉਹ ਤੁਹਾਡੀ ਵੱਧ ਤੋਂ ਵੱਧ ਵੱਡੀ ਬਾਹਰੀ ਰਕਮ ਘੱਟ ਕਰਦੀਆਂ ਹਨ। ਤੁਹਾਡੀ ਵੱਧ ਤੋਂ ਵੱਧ ਵੱਡੀ ਬਾਹਰੀ ਰਕਮ ਉਹ ਸੀਮਾ ਹੈ, ਜਿਸਦਾ ਭੁਗਤਾਨ ਤੁਸੀਂ ਇੱਕ ਸਾਲ ਦੀ ਸਹਿਤ ਸੰਭਾਲ ਲਈ ਕਰਦੇ ਹੋ। ਜਦੋਂ ਤੁਸੀਂ ਇਸ ਸੀਮਾ ਤੱਕ ਪਹੰਚਦੇ ਹੋ, ਤਾਂ ਘੋਰੇ ਹੇਠਲੀਆਂ ਸੇਵਾਵਾਂ ਲਈ ਵੱਡੀ ਬਾਹਰੀ ਕੋਈ ਲਾਗਤ ਨਹੀਂ ਹੁੰਦੀ।

ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਓ

ਸਾਡਾ ਗਾਹਕ ਸੇਵਾ ਸੈਂਟਰ ਸੁਆਲਾਂ ਦੇ ਜਵਾਬ ਦੇ ਸਕਦਾ ਹੈ ਅਤੇ ਤੁਹਾਨੂੰ ਤੁਹਾਡੇ ਖੇਤਰ ਵਚਿਲੇ ਮਾਹਰਿ ਨਾਲ ਕਨੈਕਟ ਕਰਦਾ ਹੈ।



ਸਾਨੂੰ
1-855-923-4633 'ਤੇ ਕਾਲ ਕਰੋ



ਸਾਨੂੰ ਮਲਿਣ ਲਈ
wahealthplanfinder.org 'ਤੇ ਜਾਓ



WAPlanfinder ਐਪ
ਡਾਉਨਲੋਡ ਕਰੋ